

Visit of External Affairs Minister, Dr. S. Jaishankar, to Australia and Philippines (February 10-15, 2022)

February 09, 2022

ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਦੀ ਆਸਟ੍ਰੇਲੀਆ ਅਤੇ ਫਿਲੀਪੀਨਜ਼ ਦੀ ਫੇਰੀ (10-15 ਫਰਵਰੀ, 2022)

9 ਫਰਵਰੀ, 2022

1. ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ 10-13 ਫਰਵਰੀ, 2022 ਤੱਕ ਆਪਣੇ ਆਸਟ੍ਰੇਲੀਆਈ ਹਮਰੁਤਬਾ ਸ਼੍ਰੀਮਤੀ ਮਾਰਿਸ ਪੇਨ ਦੇ ਸੱਦੇ 'ਤੇ ਆਸਟ੍ਰੇਲੀਆ ਦੀ ਅਧਿਕਾਰਤ ਫੇਰੀ ਕਰਨਗੇ। ਵਿਦੇਸ਼ ਮੰਤਰੀ ਵਜੋਂ ਇਹ ਉਨ੍ਹਾਂ ਦੀ ਪਹਿਲੀ ਆਸਟ੍ਰੇਲੀਆ ਯਾਤਰਾ ਹੋਵੇਗੀ। ਕੋਵਿਡ 19 ਮਹਾਂਮਾਰੀ ਦੇ ਫੈਲਣ ਤੋਂ ਬਾਅਦ ਬੰਦ ਹੋਈਆਂ ਸਰਹੱਦਾਂ ਦੇ ਖੁੱਲਣ ਤੋਂ ਬਾਅਦ ਭਾਰਤ ਵੱਲੋਂ ਆਸਟ੍ਰੇਲੀਆ ਦੀ ਇਹ ਪਹਿਲੀ ਉੱਚ ਪੱਧਰੀ ਯਾਤਰਾ ਹੋਵੇਗੀ।

2. ਵਿਦੇਸ਼ ਮੰਤਰੀ ਆਸਟ੍ਰੇਲੀਆ, ਜਾਪਾਨ ਅਤੇ ਸੰਯੁਕਤ ਰਾਜ ਦੇ ਵਿਦੇਸ਼ ਮੰਤਰੀਆਂ ਨਾਲ 11 ਫਰਵਰੀ, 2022 ਨੂੰ ਮੈਲਬੌਰਨ ਵਿੱਚ ਹੋਣ ਵਾਲੀ ਕਵਾਡ ਵਿਦੇਸ਼ ਮੰਤਰੀਆਂ ਦੀ ਚੌਥੀ ਮੀਟਿੰਗ ਵਿੱਚ ਹਿੱਸਾ ਲੈਣਗੇ। ਇਹ ਮੀਟਿੰਗ ਮੰਤਰੀਆਂ ਲਈ ਫਰਵਰੀ, 2021 ਵਿੱਚ ਹੋਈ ਆਪਣੀ ਵਰਚੁਅਲ ਮੀਟਿੰਗ ਦਾ ਫਾਲੋ ਅਪ ਕਰਨ ਅਤੇ ਆਜ਼ਾਦ, ਖੁੱਲ੍ਹੇ ਅਤੇ ਸਮਾਵੇਸ਼ੀ ਭਾਰਤ-ਪ੍ਰਸ਼ਾਂਤ ਖੇਤਰ ਦੇ ਸਾਂਝੇ ਨਜ਼ਰੀਏ ਦੇ ਮੱਦੇਨਜ਼ਰ ਖੇਤਰੀ ਰਣਨੀਤਕ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕਰਨ ਦਾ ਮੌਕਾ ਦੇਵੇਗੀ। ਮੰਤਰੀ ਕੋਵਿਡ ਮਹਾਂਮਾਰੀ, ਸਪਲਾਈ ਚੇਨ, ਅਤਿ ਮਹੱਤਵਪੂਰਨ ਤਕਨਾਲੋਜੀ, ਜਲਵਾਯੂ ਤਬਦੀਲੀ, ਬੁਨਿਆਦੀ ਢਾਂਚਾ ਆਦਿ ਵਰਗੀਆਂ ਸਮਕਾਲੀ ਚੁਣੌਤੀਆਂ ਨੂੰ ਹੱਲ ਕਰਨ ਲਈ 2021 ਵਿੱਚ ਦੋ ਸਿਖਰ ਸੰਮੇਲਨਾਂ ਦੌਰਾਨ ਆਗੂਆਂ ਦੁਆਰਾ ਐਲਾਨੇ ਗਏ ਹਾਂ ਪੱਖੀ ਅਤੇ ਉਸਾਰੂ ਏਜੰਡੇ 'ਤੇ ਚੱਲ ਰਹੇ ਚੌਗਿਰਦੇ ਸਹਿਯੋਗ ਦੀ ਸਮੀਖਿਆ ਕਰਨਗੇ।

3. ਵਿਦੇਸ਼ ਮੰਤਰੀ ਅਤੇ ਆਸਟ੍ਰੇਲੀਆਈ ਵਿਦੇਸ਼ ਮੰਤਰੀ 12 ਫਰਵਰੀ, 2022 ਨੂੰ ਵਿਦੇਸ਼ ਮੰਤਰੀਆਂ ਦੀ 12ਵੀਂ ਫਰੇਮਵਰਕ ਵਾਰਤਾ ਦੀ ਸਹਿ-ਪ੍ਰਧਾਨਗੀ ਕਰਨਗੇ। ਮੰਤਰੀ ਭਾਰਤ-ਆਸਟ੍ਰੇਲੀਆ ਵਿਆਪਕ ਰਣਨੀਤਕ ਭਾਈਵਾਲੀ ਦੀ ਤਰੱਕੀ ਦੀ ਸਮੀਖਿਆ ਕਰਨਗੇ ਅਤੇ ਆਪਸੀ ਹਿੱਤਾਂ ਦੇ ਦੁਵੱਲੇ, ਬਹੁਪੱਖੀ ਅਤੇ ਖੇਤਰੀ ਮੁੱਦਿਆਂ ਬਾਰੇ ਗੱਲਬਾਤ ਕਰਨਗੇ।

4. ਉਸੇ ਦਿਨ ਵਿਦੇਸ਼ ਮੰਤਰੀ ਆਸਟ੍ਰੇਲੀਆਈ ਵਿਦੇਸ਼ ਮੰਤਰੀ ਸ਼੍ਰੀਮਤੀ ਮਾਰਿਸ ਪੇਨ ਨਾਲ ਵਿਦੇਸ਼ ਮੰਤਰੀਆਂ ਦੇ ਉਦਘਾਟਨੀ ਸਾਈਬਰ ਫਰੇਮਵਰਕ ਡਾਇਲਾਗ (FMCFD) ਦੀ ਸਹਿ-ਪ੍ਰਧਾਨਗੀ ਕਰਨਗੇ। ਮੰਤਰੀ ਸਾਈਬਰ ਅਤੇ ਸਾਈਬਰ-ਸਮਰੱਥ ਕ੍ਰਿਟੀਕਲ ਟੈਕਨਾਲੋਜੀ ਸਹਿਯੋਗ ਬਾਰੇ ਭਾਰਤ-ਆਸਟ੍ਰੇਲੀਆ ਫਰੇਮਵਰਕ ਵਿਵਸਥਾ ਅਤੇ ਕਾਰਜ ਯੋਜਨਾ ਦੀ ਸਹਾਇਕ ਯੋਜਨਾ, ਜਿਸ 'ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਵਿਚਕਾਰ ਹੋਏ ਵਰਚੁਅਲ ਸਿਖਰ

ਸਮੇਲਨ ਦੌਰਾਨ ਜੂਨ 2020 ਵਿੱਚ ਹਸਤਾਖਰ ਕੀਤੇ ਸਨ, ਨੂੰ ਲਾਗੂ ਕਰਨ ਦੀ ਦਿਸ਼ਾ ਵਿੱਚ ਹੋਈ ਤਰੱਕੀ ਦਾ ਮੁਲਾਂਕਣ ਕਰਨਗੇ।

5. ਵਿਦੇਸ਼ ਮੰਤਰੀ ਆਸਟ੍ਰੇਲੀਆਈ ਰਾਜਨੀਤਿਕ, ਅਕਾਦਮਿਕ ਅਤੇ ਕਾਰੋਬਾਰੀ ਆਗੂਆਂ ਦੇ ਨਾਲ-ਨਾਲ ਭਾਰਤੀ ਡਾਇਸਪੋਰਾ ਅਤੇ ਵਿਦਿਆਰਥੀਆਂ ਨਾਲ ਵੀ ਮੀਟਿੰਗਾਂ ਕਰਨਗੇ।

6. ਵਿਦੇਸ਼ ਮੰਤਰੀ 13-15 ਫਰਵਰੀ, 2022 ਤੱਕ ਫਿਲੀਪੀਨਜ਼ ਦੇ ਦੁਵੱਲੋ ਦੌਰੇ 'ਤੇ ਵੀ ਹੋਣਗੇ। ਵਿਦੇਸ਼ ਮੰਤਰੀ ਵਜੋਂ ਇਹ ਫਿਲੀਪੀਨਜ਼ ਦੀ ਉਨ੍ਹਾਂ ਦੀ ਪਹਿਲੀ ਫੇਰੀ ਹੋਵੇਗੀ।

7. ਵਿਦੇਸ਼ ਮੰਤਰੀ ਫਿਲੀਪੀਨਜ਼ ਦੇ ਵਿਦੇਸ਼ ਮਾਮਲੇ ਸਕੱਤਰ ਆਪਣੇ ਹਮਰੁਤਬਾ ਟੇਓਡੋਰੋ ਐਲ. ਲੋਕਸਿਨ ਜੂਨੀਅਰ ਨਾਲ ਗੱਲਬਾਤ ਕਰਨਗੇ। ਮੰਤਰੀ ਨਵੰਬਰ, 2020 ਵਿੱਚ ਦੁਵੱਲੋ ਸਹਿਯੋਗ ਬਾਰੇ ਸਾਂਝਾ ਕਮਿਸ਼ਨ, ਜਿਸ ਦੀ ਉਨ੍ਹਾਂ ਨੇ ਵਰਚੁਅਲ ਫਾਰਮੈਟ ਵਿੱਚ ਸਹਿ-ਪ੍ਰਧਾਨਗੀ ਕੀਤੀ ਸੀ, ਦੀ ਮੀਟਿੰਗ ਤੋਂ ਬਾਅਦ ਦੁਵੱਲੋ ਸਬੰਧਾਂ ਵਿੱਚ ਹੋਏ ਘਟਨਾਕ੍ਰਮ ਦੀ ਸਮੀਖਿਆ ਕਰਨਗੇ। ਆਪਸੀ ਹਿੱਤਾਂ ਦੇ ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ 'ਤੇ ਵੀ ਚਰਚਾ ਕੀਤੀ ਜਾਵੇਗੀ।

8. ਫਿਲੀਪੀਨਜ਼ ਵਿੱਚ ਸਿਆਸੀ ਆਗੂਆਂ ਨਾਲ ਹੋਰ ਮੀਟਿੰਗਾਂ ਕਰਨ ਤੋਂ ਛੁੱਟ ਵਿਦੇਸ਼ ਮੰਤਰੀ ਆਪਣੀ ਫੇਰੀ ਦੌਰਾਨ ਮਨੀਲਾ ਵਿੱਚ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨਗੇ।

9. ਇਸ ਦੌਰੇ ਤੋਂ ਭਾਰਤ-ਪ੍ਰਸ਼ਾਂਤ, ਆਸਟ੍ਰੇਲੀਆ ਅਤੇ ਫਿਲੀਪੀਨਜ਼, ਜੋ ਕਿ ਆਸੀਆਨ ਦਾ ਪ੍ਰਮੁੱਖ ਮੈਂਬਰ ਵੀ ਹੈ, ਵਿੱਚ ਸਾਡੇ ਪ੍ਰਮੁੱਖ ਭਾਈਵਾਲਾਂ ਨਾਲ ਦੁਵੱਲੋ ਸਬੰਧਾਂ ਨੂੰ ਹੋਰ ਰਫਤਾਰ ਮਿਲਣ ਦੀ ਉਮੀਦ ਹੈ।

ਨਵੀਂ ਦਿੱਲੀ

9 ਫਰਵਰੀ, 2022

DISCLAIMER: This is an approximate translation. The original is available in English on MEA's website and may be referred to as the official press release.